

maDhusoodan mayray man tan paraanaa

ਮੁਯ ਮਹਿ ੴ ੪] (94-9)	maaj <u>h</u> mehlaa 4.	Maajh, Fourth Mehl:
ਮਡਿਸਤਨ ਮ੍ਰਿਮਨ ਚਨ ਪੀਨ੍ਰ]	ma <u>D</u> husoodan mayray man <u>tan</u> paraanaa.	The Lord is my mind, body and breath of life.
ਹਾਹਿਰਿ ਬਨੁਦ੍ਰਿ ੴ ਆਰੁਨਿ ਜਿ ੴ]	ha-o har bin <u>do</u> ojaa avar na jaanaa.	I do not know any other than the Lord.
ਕੇਲਿ ਸ੍ਰਿ ਖੁਸ਼ੀਮਿ ਯਫੁਬੁਗਿ ਮ੍ਰਿ ਹਿਰਿ ਪੁਬੁਪਾਅਰੁ ਡਸ੍ਰਿ ਜਿ ੴ]1]	ko-ee sajan <u>san</u> t milai vad <u>b</u> haagee mai har parab <u>h</u> pi-aaraa <u>das</u> ai jee-o. 1	If only I could have the good fortune to meet some friendly Saint; he might show me the Way to my Beloved Lord God. 1
ਹਾਮਨੁ ਚਨੁ ਕ੍ਰਿ ਭਿਲਿ ਭਿਲਿ ਵੇਲਿ]	ha-o man <u>tan</u> <u>kh</u> ojee <u>b</u> haal <u>b</u> haalaa- ee.	I have searched my mind and body, through and through.
ਕਿ ਆਪਿ ਆਰੁ ਪੀਤਮੁ ਮਿਲਿ ਮ੍ਰਿ ਮੇਲਿ]]	ki-o pi-aaraa pareet <u>am</u> milai mayree maa-ee.	How can I meet my Darling Beloved, O my mother?
ਮਿਲਿ ਸ੍ਰਿ ਸ੍ਰਿ ਗ੍ਰਿ ਕ੍ਰਿ ਯੁ ਡਸੇਲਿ ਯਿ ਸ੍ਰਿ ਗ੍ਰਿ ਹਿਰਿ ਪੁਬੁ ਡਸ੍ਰਿ ਜਿ ੴ]2]	mil satsang <u>at</u> <u>kh</u> oj <u>das</u> aa-ee vich sang <u>at</u> har parab <u>h</u> vasai jee-o. 2	Joining the Sat Sangat, the True Congregation, I ask about the Path to God. In that Congregation, the Lord God abides. 2
ਮ੍ਰਿ ਆਪਿ ਆਰੁ ਪੀਤਮੁ ਸਿ ਗੁਰੁ ਰਿ ਕਵਲਿ ੴ]	mayraa pi-aaraa pareet <u>am</u> satg <u>ur</u> rakh <u>va</u> alaa.	My Darling Beloved True Guru is my Protector.
ਹਮ ਬਿਰਿ ਡਨਿ ਕ੍ਰਿ ਪ੍ਰਿ ਪ੍ਰਿ ੴ]	ham baarik <u>de</u> en karahu part <u>i</u> paalaa.	I am a helpless child-please cherish me.
ਮ੍ਰਿ ਮੁਕਿ ਆਪਿ ਗੁਰੁ ਸਿ ਗੁਰੁ ਪ੍ਰਿ ਗੁਰਿ ਜਿ ਮਿਲਿ ਕਮਲਿ ਯਿ ਗੁਰੁ ਜਿ ੴ]3]	mayraa maat <u>pi</u> taa gur satg <u>ur</u> pooraa gur jal mil kamal vigsai jee- o. 3	The Guru, the Perfect True Guru, is my Mother and Father. Obtaining the Water of the Guru, the lotus of my heart blossoms forth. 3
ਮਿ ਬਨੁ ਗੁਰਿ ਡਿ ਯਨਿ ਡਨਿ ਆਰੁ]	mai bin gur <u>day</u> khay nee <u>d</u> na aavai.	Without seeing my Guru, sleep does not come.
ਮ੍ਰਿ ਮਨੁ ਚਨਿ ਯਨਿ ਗੁਰਿ ਬਿਰੁ ਲਿ ਗੁਰੁ]	mayray man <u>tan</u> vay <u>dan</u> gur birahu lagaavai.	My mind and body are afflicted with the pain of separation from the Guru.
ਹਿਰਿ ਹਿਰਿ ਡੇ ਆਰੁ ਕ੍ਰਿ ਗੁਰੁ ਮ੍ਰਿ ਹੁ ਜਿ ਨਨਕਿ ਗੁਰਿ ਮਿਲਿ ਰਿ ਡਸ੍ਰਿ ਜਿ ੴ]4]2]	har har <u>da</u> -i-aa karahu gur maylhu jan naanak gur mil rahsai jee-o. 4 2	O Lord, Har, Har, show mercy to me, that I may meet my Guru. Meeting the Guru, servant Nanak blossoms forth. 4 2